

ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ...



- 10 ਸਾਲ ਤੋਂ ਘੱਟ ਉਮਰ ਦੇ ਸਾਈਕਲ ਸਵਾਰਾਂ ਨੂੰ ਸੜਕ ਦੇ ਕਿਨਾਰੇ ਅਤੇ ਹੋਰ ਅਧਿਕਾਰਤ ਮਾਰਗਾਂ ਦੇ ਆਲੇ-ਦੁਆਲੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਦੋਂ ਉਹ ਸੜਕ ਦੇ ਕਿਨਾਰੇ ਤੇ ਹੋਣ ਉਹਨਾਂ ਨੂੰ ਉਥੇ ਆਪਣੀ ਸਪੀਡ ਦੂਜੇ ਸਵਾਰਾਂ ਦੇ ਸਮਾਨ ਰੱਖਣੀ ਪਾਏਗੀ।
- ਸ਼ਹਿਰੀ ਸੜਕ ਤੇ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ, ਹੈਲਮੈਟ ਵਰਤੋਂ ਲਾਜ਼ਮੀ ਹੈ। ਬਾਲਗਾਂ ਲਈ, ਇਸ ਦੀ ਵਰਤੋਂ ਲਾਜ਼ਮੀ ਨਹੀਂ ਹੈ, ਪਰ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ।
- ਸਾਈਕਲ ਸਵਾਰਾਂ ਨੂੰ ਸ਼ਹਿਰੀ ਸੜਕ ਤੇ ਸਾਈਕਲ ਚਲਾਉਂਦੇ ਸਮੇਂ ਚਮਕੀਲੀ ਜੈਕਟ ਜਾਂ ਚਮਕਦਾਰ ਸਮਾਣ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਕੀ ਦੂਸਰੇ ਸਵਾਰਾਂ ਨੂੰ ਦਿਖਾਈ ਦੇ ਸਕਣ।
- ਜਿਆਦਾਤਰ ਸੜਕ ਦੇ ਕਿਨਾਰੇ ਸੱਜੇ ਪਾਸੇ, ਜਾਂ ਇੱਕ ਕਤਾਰ ਵਿੱਚ, ਜਾਂ ਜਦੋਂ ਘੱਟ ਦਿਖਾਈ ਦੇਵੇ ਪੂਰੀ ਤਰਾਂ ਦਿਖਾਈ ਨਾ ਦੇਵੇ ਅਤੇ ਜਦੋਂ ਬਹੁਤ ਭੀੜ ਜਾਂ ਆਵਾਜਾਈ ਹੋਵੇ, ਉਸ ਵੇਲੇ ਸਾਈਕਲ ਸਮਾਨਾਂਤਰ ਦਿਸ਼ਾ ਪਰਿਸੰਚਰਣ ਕਰ ਸਕਦਾ ਹੈ।
- ਜੇਕਰ ਕਦੀ ਸਫ਼ਰ ਦੌਰਾਨ ਤੁਹਾਨੂੰ ਸੜਕ ਦੇ ਕਿਨਾਰੇ ਯਾਤਰਾ ਕਰਨੀ ਪਵੇ ਤਾਂ ਤੁਹਾਨੂੰ ਆਪਣੀ ਸਾਈਕਲ ਤੋਂ ਨਿੱਚੇ ਉਤਰ ਕੇ ਓਹਨੂੰ ਪੈਦਲ ਧਕੇਲ ਕੇ ਲੈ ਜਾਣਾ ਪਵੇਗਾ।
- ਵਾਹਣ ਦੀ ਮੌਜੂਦਗੀ ਦੀ ਪੈਦਲ ਯਾਤਰੀਆਂ ਅਤੇ ਦੂਜੇ ਡਰਾਈਵਰਾਂ ਨੂੰ ਚੇਤਾਵਨੀ ਦੇਣ ਲਈ ਸਾਈਕਲ ਤੇ ਘੰਟੀ ਲਗਾਓ।
- ਚੋਰੀ ਅਤੇ ਸਿਵਲ ਜਿੰਮੇਵਾਰੀ ਲਈ ਬੀਮੇ ਦੀ ਸਲਾਹ ਦਿੱਤੀ ਜਾਂਦੀ ਹੈ। ਜਾਂਚ ਕਰ ਲੋ ਇਹ ਤੁਹਾਡੇ ਘਰ ਜਾਂ ਫੈਮਿਲੀ ਦਾ ਬੀਮਾ ਦੇ ਵਿੱਚ ਸ਼ਾਮਿਲ ਹੈ।
- ਸਾਈਕਲ ਚਲਾਉਣ ਲਈ, ਤੁਹਾਨੂੰ ਇੱਕ ਪਛਾਣ ਦਸਤਾਵੇਜ਼ (DNI ...) ਰੱਖਣਾ ਚਾਹੀਦਾ ਹੈ।
- ਕਿਸੇ ਦੁਰਘਟਨਾ ਦੇ ਮਾਮਲੇ ਵਿੱਚ ਮਹੱਤਵਪੂਰਨ ਹੈ ਕੇ ਸ਼ਾਂਤ ਰਹੋ, ਅਤੇ ਵਾਹਣ ਦਾ ਨੰਬਰ ਜੋ ਇਸ ਦੁਰਘਟਨਾ ਦੇ ਵਿੱਚ ਸ਼ਾਮਿਲ ਹੈ ਅਤੇ ਗਵਾਹ ਜਿਨ੍ਹਾਂ ਨੇ ਦੱਖਿਆ ਹੋਵੇ ਇਸ ਸਭ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਪੂਰੇ ਵਿੱਚ ਸ਼ਹਿਰ ਵਿੱਚ ਵਰਤਮਾਨ ਸਮੇਂ ਤੇ ਸਾਈਕਲ ਮਾਰਗ ਦੀ ਲੰਬਾਈ 35 ਕਲੋਮੀਟਰ ਹੈ।



ਆਪਣੇ ਸਾਈਕਲ ਨੂੰ ਚੋਰੀ ਤੋਂ ਬਚਾਉਣ

ਲਈ ਇਸ ਵੈੱਬ ਪੇਜ www.biciregistro.es
ਤੇ ਰਜਿਸਟਰ ਕਰੋ ਅਤੇ

ਅਜੂਨਤਾਮੈਂਟ ਦੇ ਦਫਤਰ ਤੋਂ ਜਾਕੇ
ਆਪਣੀ ਪਛਾਣ ਕਿੱਟ ਲਵੋ
ਅਜੂਨਤਾਮੈਂਟ ਦਾ ਪਤਾ :

Calle de la Ciutat, 1 o Calle Virrei Avilés, 34.

ਸਾਨੂੰ ਸੂਚਿਤ ਕਰੋ (ਸੰਪਰਕ ਕਰਨ ਲਈ)

@vic_ciudadania

convivencia@vic.cat

93 886 21 00

Agents Cívics (C. Era d'en Sellés, 10)

ਅਪ ਟੂ ਡੇਟ (ਸੋਸ਼ਲ ਨੈਟਵਰਕਸ ਨੂੰ ਸੰਕੇਤ ਕਰਦਾ ਹੈ)



ajuntament.vic



[@ajvic](https://twitter.com/ajvic)



[ajuntament de vic](http://ajuntament.de.vic)



www.vic.cat



Ajuntament de Vic



Vic,
ciutat a la
mesura humana

ਅਧਿਕਾਰ

- ਸਾਈਕਲ ਦੀ ਲੈਣ ਨੂੰ ਸਾਈਕਲ ਚਲਾਉਣ ਵਾਲਿਆਂ ਵਾਸਤੇ ਖਾਲੀ ਰੱਖੋ।
- ਸਾਈਕਲਾਂ ਲਈ ਵਿਸ਼ੇਸ਼ ਪਾਰਕਿੰਗ ਦਾ ਅਨੰਦ ਮਾਣੋ।
- ਮੋਟਰ ਵਾਹਨ ਉਪਭੋਗਤਾਵਾਂ ਦੁਆਰਾ ਸਤਿਕਾਰ।


ਕਰਤਵਜ਼ / ਜਿੰਮੇਵਾਰੀ

- ਸੜਕ ਯਾਂ ਸਾਈਕਲ ਲੇਨ ਵਾਹਨਾਂ ਦੇ ਜਾਣ ਦੀ ਦਿਸ਼ਾ ਵਿੱਚ ਚੱਲੋ।
- ਰਾਖਵੀਂ ਪਾਰਕਿੰਗ ਸਥਾਨਾਂ ਵਿੱਚ ਸਾਈਕਲਾਂ ਨੂੰ ਪਾਰਕ ਕਰੋ।

ਇਹ ਵਰਜਿਤ ਹੈ

- ਸਹਿਰੀ ਫਰਨੀਚਰ ਨਾਲ ਸਾਈਕਲਾਂ ਨੂੰ ਤਾਲਾ ਲਗਾਉਣਾ।
- ਵਾਹਨਾਂ ਦੀ ਉਲਟ ਦਿਸ਼ਾ ਵੱਲ ਚਲਣਾ।
- ਸੜਕ ਤੇ ਸਾਈਕਲ ਦੇ ਵਿੱਚਕਾਰ ਮੁਕਾਬਲਾ ਕਰਨਾ।
- ਸਾਈਕਲ ਚਲਾਂਦੇ ਦੌਰਾਨ ਫੋਨ ਤੇ ਗੱਲ ਕਰਨਾ ਜਾਂ ਹੈਂਡਫੋਨ ਵਰਤਣਾ।
- ਸ਼ਰਾਬ, ਮਨੋਵਿਗਿਆਨਕ ਦਵਾਈ ਜਾਂ ਨਸੀਲੇ ਪਦਾਰਥਾਂ ਦੇ ਪ੍ਰਭਾਵਾਂ ਦੇ ਤਹਿਤ ਸਾਈਕਲ ਚਲਾਣਾ।
- ਪ੍ਰਾਥਮਿਕਤਾ ਵਾਲੇ ਖੇਤਰਾਂ ਅਤੇ ਰਿਹਾਇਸ਼ੀ ਸੜਕਾਂ ਵਿੱਚ 20 ਕਲੋਮੀਟਰ / ਘੰਟਾ ਦੀ ਸਪੀਡ ਤੋਂ ਜ਼ਿਆਦਾ ਤੇਜ਼ ਵਾਹਨ ਚਲਾਉਣਾ।
- ਨਿਯਮਾਂ ਦੀ ਪਾਲਣਾ ਨਾ ਕਰਨ ਤੇ 750€ ਤੱਕ ਦਾ ਜੁਰਮਾਨਾ ਹੋ ਸਕਦਾ ਹੈ।


ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ...




ਦੁਰਘਟਨਾਵਾਂ ਤੋਂ ਬਚਣ ਲਈ ਵਾਹਨਾਂ, ਸਾਈਡਵਾਕ ਅਤੇ ਖੜ੍ਹੀਆਂ ਕਾਰਾਂ ਨਾਲ ਇੱਕ ਸੁਰੱਖਿਅਤ ਦੂਰੀ ਰੱਖੋ।




ਸੜਕ ਪਾਰ ਕਰ ਰਹੇ ਲੋਕਾਂ ਦਾ ਸੰਮਾਨ ਕਰੋ ਜਦੋਂ ਉਹ ਸੜਕ ਦੇ ਕਿਨਾਰੇ ਅਤੇ ਸੜਕ ਪਾਰ ਕਰ ਰਹੇ ਹੋਣ, ਓਹਨਾ ਨੂੰ ਪਹਿਲ ਦਿਓ।



ਸਰਿਫ ਸਾਈਕਲ ਲੈਣੇ ਦੁਆਰਾ ਸੜਕ ਨੂੰ ਪਾਰ ਕਰੋ, ਪੈਦਲ ਯਾਤਰੀ ਕ੍ਰਾਸਿੰਗ ਦੁਆਰਾ ਨਹੀਂ।



ਜਦੋਂ ਤੁਸੀਂ ਰੁਕਣਾ ਹੋਵੇ, ਮੋੜ ਕੱਟੋ, ਦਸ਼ਾ ਬਦਲੋ ਅਤੇ ਵਾਹਨ ਨੂੰ ਪਾਰ ਕਰੋ ਉਸ ਵੱਕਤ ਦੂਸਰੇ ਚਾਲਕਾਂ ਨੂੰ ਇਤਲਾਹ ਕਰਨ ਲਈ ਇਸ਼ਾਰਾ ਕਰੋ।



ਇਹ ਵਰਜਿਤ ਹੈ ਸੜਕ ਦੇ ਕਿਨਾਰੇ ਤੇ ਚਲਣਾ, ਸਿਵਾਏ ਜੇਕਰ ਤੁਸੀਂ ਪੈਦਲ ਚੱਲ ਰਹੇ ਹੋ ਜਾਂ ਸਾਈਕਲ ਧਕੇਲ ਰਹੇ ਹੋ।




ਰਾਤ ਨੂੰ ਸਫਰ ਦੌਰਾਨ ਜਾਂ ਜਦੋਂ ਕੁਦਰਤੀ ਰੋਸ਼ਨੀ ਘੱਟ ਹੋਵੇ ਉਸ ਸਮੇਂ ਸਾਈਕਲ ਦੇ ਅੱਗੇ ਅਤੇ ਪਿੱਛੇ ਦੋਵਾਂ ਹਿੱਸਿਆਂ ਉਪਰ ਲਾਈਟ ਲਗਾਉ ਅਤੇ ਚਮਕੀਲੀ ਵਸਤੂਆਂ ਦੀ ਵਰਤੋਂ ਕਰੋ।




ਜਨਤਕ ਥਾਵਾਂ ਪਾਰਕ, ਬਗਿਚਾ ਆਦਿ ਜੋ ਪੈਦਲ ਤੁਰਨ ਵਾਲਿਆਂ ਲਈ ਹੈ, ਉਹਨਾ ਥਾਵਾਂ ਉੱਤੇ ਸਫਰ ਨਾ ਕਰੋ।



ਸਾਈਕਲ ਦੀ ਪਛਾਣ ਲਈ ਕੋਈ ਨਿਸ਼ਾਨ ਜਾਂ ਕੋਈ ਤੱਤ ਦੀ ਵਰਤੋਂ ਕਰੋ ਅਤੇ ਚੋਰੀ ਤੋਂ ਬਚਾਉਣ ਲਈ ਖਰੀਦ ਪਰਚੀ ਦੀ ਇੱਕ ਫੋਟੋ ਕਾਪੀ ਸੰਭਾਲ ਕੇ ਰੱਖੋ।



ਸਾਰੇ ਟ੍ਰੈਫਿਕ ਨਿਯਮਾਂ ਦਾ ਆਦਰ ਕਰੋ।



ਜਾਣ ਤੋਂ ਪਹਿਲਾਂ ਟਾਇਰਾਂ, ਬ੍ਰੇਕ ਅਤੇ ਸਾਈਕਲ ਦੀ ਰੋਸ਼ਨੀ ਚੈੱਕ ਕਰੋ।